

 Print Page

Sri Guru Granth Sahib

Displaying 318 of

ਗਉੜੀ ਕੀ ਵਾਰ ਮਹਲਾ ੫

Gourree Kee Vaar Mehalaa 5

Gauree Kee Vaar, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

Raae Kamaaladhee Mojadhee Kee Vaar Kee Dhhun Oupar Gaavanee

Sung To The Tune Of Vaar Of Raa-I Kamaaldee-Mojadee:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥

Har Har Naam Jo Jan Japai So Aaeiaa Paravaan ||

Auspicious and approved is the birth of that humble being who chants the Name of the Lord, Har, Har.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੩

Raag Gauri Guru Arjan Dev

ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

This Jan Kai Balihaaranai Jin Bhajiaa Prabh Nirabaan ||

I am a sacrifice to that humble being who vibrates and meditates on God, the Lord of Nirvaanaa.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੩

Raag Gauri Guru Arjan Dev

ਜਨਮ ਮਰਨ ਦੁਖੁ ਕਟਿਆ ਹਰਿ ਭੋਟਿਆ ਪੁਰਖੁ ਸੁਜਾਣੁ ॥

Janam Maran Dhukh Kattiaa Har Bhaettiaa Purakh Sujaan ||

The pains of birth and death are eradicated, upon meeting the All-knowing Lord, the Primal Being.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੩

Raag Gauri Guru Arjan Dev

ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥

Santh Sang Saagar Tharae Jan Naanak Sachaa Thaan ||1||

In the Society of the Saints, he crosses over the world-ocean; O servant Nanak, he has the strength and support of the True Lord. ||1||

ਗਉੜੀ ਵਾਰਾ (ਮਃ ੫) (੧) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੪

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥

Bhalakae Outh Paraahunaa Maerai Ghar Aavo ||

I rise up in the early morning hours, and the Holy Guest comes into my home.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੫

Raag Gauri Guru Arjan Dev

ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥

PaaO Pakhaalaa This Kae Man Than Nith Bhaavo ||

I wash His feet; He is always pleasing to my mind and body.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੫

Raag Gauri Guru Arjan Dev

ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥

Naam Sunae Naam Sangrehai Naamae Liv Laavo ||

I hear the Naam, and I gather in the Naam; I am lovingly attuned to the Naam.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੫

Raag Gauri Guru Arjan Dev

ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥

Grihu Dhhan Sabh Pavithra Hoe Har Kae Gun Gaavo ||

My home and wealth are totally sanctified as I sing the Glorious Praises of the Lord.

ਗਉੜੀ ਵਾਰਾ (ਮਃ ੫) (੧) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੬

Raag Gauri Guru Arjan Dev

ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥

Har Naam Vaapaaree Naanakaa Vaddabhaagee Paavo ||2||

The Trader in the Lord's Name, O Nanak, is found by great good fortune. ||2||

ਗਉੜੀ ਵਾਰਾ (ਮਃ ੫) (੧) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੬

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥

Jo Thudhh Bhaavai So Bhalaa Sach Thaeraa Bhaanaa ||

Whatever pleases You is good; True is the Pleasure of Your Will.

ਗਉੜੀ ਵਾਰਾ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੭

Raag Gauri Guru Arjan Dev

ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥

Thoo Sabh Mehi Eaek Varathadhaa Sabh Maahi Samaanaa ||

You are the One, pervading in all; You are contained in all.

ਗਉੜੀ ਵਾਰਾ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੭

Raag Gauri Guru Arjan Dev

ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥

Thhaan Thhananthar Rav Rehiaa Jeeaa Andhar Jaanaa ||

You are diffused throughout and permeating all places and interspaces; You are known to be deep within the hearts of all beings.

ਗਉੜੀ ਵਾਰਾ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੮

Raag Gauri Guru Arjan Dev

ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥

Saadhhasang Mil Paateeai Man Sachae Bhaanaa ||

Joining the Saadh Sangat, the Company of the Holy, and submitting to His Will, the True Lord is found.

ਗਉੜੀ ਵਾਰਾ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੮

Raag Gauri Guru Arjan Dev

ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥

Naanak Prabh Saranaagathee Sadh Sadh Kurabaanaa ||1||

Nanak takes to the Sanctuary of God; he is forever and ever a sacrifice to Him. ||1||

ਗਉੜੀ ਵਾਰਾ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੯

Raag Gauri Guru Arjan Dev

ਸਲੋਕ ਮਃ ੫ ॥

Salok Ma 5 ॥

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥

Chaethaa Ee Thaan Chaeth Saahib Sachaa So Dhhanee ॥

If you are conscious, then be conscious of the True Lord, Your Lord and Master.

ਗਉੜੀ ਵਾਰਾ (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੦

Raag Gauri Guru Arjan Dev

ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥

Naanak Sathigur Saev Charr Bohithh Bhoujal Paar Po ॥1॥

O Nanak, come aboard upon the boat of the service of the True Guru, and cross over the terrifying world-ocean. ॥1॥

ਗਉੜੀ ਵਾਰਾ (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੦

Raag Gauri Guru Arjan Dev

ਮਃ ੫ ॥

Ma 5 ॥

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਵਾਉ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥

Vaao Sandhae Kaparrae Pehirehi Garab Gavaar ॥

He wears his body, like clothes of wind - what a proud fool he is!

ਗਉੜੀ ਵਾਰਾ (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੧

Raag Gauri Guru Arjan Dev

ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥

Naanak Naal N Chalanee Jal Bal Hoeae Shhaar ॥2॥

O Nanak, they will not go with him in the end; they shall be burnt to ashes. ॥2॥

ਗਉੜੀ ਵਾਰਾ (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੧

Raag Gauri Guru Arjan Dev

ਪਉੜੀ ॥

Pourree ॥

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥

Saeer Oubarae Jagai Vich Jo Sachai Rakhae ||

They alone are delivered from the world, who are preserved and protected by the True Lord.

ਗਉੜੀ ਵਾਰਾ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੨

Raag Gauri Guru Arjan Dev

ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥

Muhi Ddithai Thin Kai Jeeveeai Har Anmrith Chakhae ||

I live by beholding the faces of those who taste the Ambrosial Essence of the Lord.

ਗਉੜੀ ਵਾਰਾ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੨

Raag Gauri Guru Arjan Dev

ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥

Kaam Krodhh Lobh Mohu Sang Saadhhaa Bhakhae ||

Sexual desire, anger, greed and emotional attachment are burnt away, in the Company of the Holy.

ਗਉੜੀ ਵਾਰਾ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੨

Raag Gauri Guru Arjan Dev

ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥

Kar Kirapaa Prabh Aapanee Har Aap Parakhae ||

God grants His Grace, and the Lord Himself tests them.

ਗਉੜੀ ਵਾਰਾ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੩

Raag Gauri Guru Arjan Dev

ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥

Naanak Chalath N Jaapanee Ko Sakai N Lakhae ||2||

O Nanak, His play is not known; no one can understand it. ||2||

ਗਉੜੀ ਵਾਰਾ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੩

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥

Naanak Soee Dhinas Suhaavarraa Jith Prabh Aavai Chith ||

O Nanak, that day is beautiful, when God comes to mind.

ਗਉੜੀ ਵਾਰਾ (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੪

Raag Gauri Guru Arjan Dev

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥

Jith Dhin Visarai Paarabreham Fitt Bhalaeree Ruth ||1||

Cursed is that day, no matter how pleasant the season, when the Supreme Lord God is forgotten. ||1||

ਗਉੜੀ ਵਾਰਾ (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੪

Raag Gauri Guru Arjan Dev

ਮਃ ੫ ॥

Ma 5 ॥

Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥

Naanak Mithraaee This Sio Sabh Kishh Jis Kai Haathh ||

O Nanak, become friends with the One, who holds everything in His hands.

ਗਉੜੀ ਵਾਰਾ (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੫

Raag Gauri Guru Arjan Dev

ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥

Kumithraa Saeaa Kaandteeahi Eik Vikh N Chalehi Saathh ||2||

They are accounted as false friends, who do not go with you, for even one step. ||2||

ਗਉੜੀ ਵਾਰਾ (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੫

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥

Anmrith Naam Nidhhaan Hai Mil Peevahu Bhaaee ||

The treasure of the Naam, the Name of the Lord, is Ambrosial Nectar; meet together and drink it in, O Siblings of Destiny.

ਗਉੜੀ ਵਾਰਾ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੬

Raag Gauri Guru Arjan Dev

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥

Jis Simarath Sukh Paaeeai Sabh Thikhaa Bujhaaee ||

Remembering Him in meditation, peace is found, and all thirst is quenched.

ਗਉੜੀ ਵਾਰਾ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੬

Raag Gauri Guru Arjan Dev

ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥

Kar Saevaa Paarabreham Gur Bhukh Rehai N Kaaee ||

So serve the Supreme Lord God and the Guru, and you shall never be hungry again.

ਗਉੜੀ ਵਾਰਾ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੭

Raag Gauri Guru Arjan Dev

ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥

Sagal Manorathh Punniaa Amaraa Padh Paaee ||

All your desires shall be fulfilled, and you shall obtain the status of immortality.

ਗਉੜੀ ਵਾਰਾ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੭

Raag Gauri Guru Arjan Dev

ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

Thudhh Jaevadd Thoochai Paarabreham Naanak Saranaaee ||3||

You alone are as great as Yourself, O Supreme Lord God; Nanak seeks Your Sanctuary. ||3||

ਗਉੜੀ ਵਾਰਾ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੮

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮

ਡਿਠੜੋ ਹਭ ਠਾਇ ਉਣ ਨ ਕਾਈ ਜਾਇ ॥

Dditharro Habh Thaae Oon N Kaaee Jaae ||

I have seen all places; there is no place without Him.

ਗਉੜੀ ਵਾਰਾ (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੯

Raag Gauri Guru Arjan Dev

ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥

Naanak Ladhhaa Thin Suaao Jinaa Sathigur Bhaettiaa ||1||

O Nanak, those who meet with the True Guru find the object of life. ||1||

ਗਉੜੀ ਵਾਰਾ (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੮ ਪੰ. ੧੯

Raag Gauri Guru Arjan Dev